

 Print Page

Sri Guru Granth Sahib

Displaying 29 of

ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥

Lakh Chouraaseeh Tharasadhae Jis Maelae So Milai Har Aae ||

The 8.4 million species of beings all yearn for the Lord. Those whom He unites, come to be united with the Lord.

ਸਿਰੀਰਾਗੁ (ਮਃ ੩) (੩੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧

Sri Raag Guru Amar Das

ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥

Naanak Guramukh Har Paaeiaa Sadhaa Har Naam Samaae ||4||6||39||

O Nanak, the Gurmukh finds the Lord, and remains forever absorbed in the Lord's Name. ||4||6||39||

ਸਿਰੀਰਾਗੁ (ਮਃ ੩) (੩੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧

Sri Raag Guru Amar Das

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯

ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥

Sukh Saagar Har Naam Hai Guramukh Paaeiaa Jaae ||

The Name of the Lord is the Ocean of Peace; the Gurmukhs obtain it.

ਸਿਰੀਰਾਗੁ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੨

Sri Raag Guru Amar Das

ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥

Anadhin Naam Dhhiaaeai Sehajae Naam Samaae ||

Meditating on the Naam, night and day, they are easily and intuitively absorbed in the Naam.

ਸਿਰੀਰਾਗੁ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੩

Sri Raag Guru Amar Das

ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥

Andhar Rachai Har Sach Sio Rasanaa Har Gun Gaae ||1||

Their inner beings are immersed in the True Lord; they sing the Glorious Praises of the Lord. ||1||

ਸਿਰੀਰਾਗੁ (ਮਃ ੩) (੪੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੩

Sri Raag Guru Amar Das

ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥

Bhaaee Rae Jag Dhukheaaa Dhoojai Bhaae ||

O Siblings of Destiny, the world is in misery, engrossed in the love of duality.

ਸਿਰੀਰਾਗੁ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੪

Sri Raag Guru Amar Das

ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥

Gur Saranaaee Sukh Lehehi Anadhin Naam Dhhiaae ||1|| Rehaao ||

In the Sanctuary of the Guru, peace is found, meditating on the Naam night and day. ||1||Pause||

ਸਿਰੀਰਾਗੁ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੪

Sri Raag Guru Amar Das

ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥

Saachae Mail N Laagee Man Niramal Har Dhhiaae ||

The truthful ones are not stained by filth. Meditating on the Lord, their minds remain pure.

ਸਿਰੀਰਾਗੁ (ਮਃ ੩) (੪੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੫

Sri Raag Guru Amar Das

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤੁ ਨਾਮਿ ਸਮਾਇ ॥

Guramukh Sabadh Pashhaaneeai Har Anmrith Naam Samaae ||

The Gurmukhs realize the Word of the Shabad; they are immersed in the Ambrosial Nectar of the Lord's Name.

ਸਿਰੀਰਾਗੁ (ਮਃ ੩) (੪੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੫

Sri Raag Guru Amar Das

ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥

Gur Giaan Prachandd Balaaeiaa Agiaan Andhhaeraa Jaae ||2||

The Guru has lit the brilliant light of spiritual wisdom, and the darkness of ignorance has been dispelled. ||2||

ਸਿਰੀਰਾਗੁ (ਮਃ ੩) (੪੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੬

Sri Raag Guru Amar Das

ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥

Manamukh Mailae Mal Bharae Houmai Thrisanaa Vikaar ||

The self-willed manmukhs are polluted. They are filled with the pollution of egotism, wickedness and desire.

ਸਿਰੀਰਾਗੁ (ਮਃ ੩) (੪੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੭

Sri Raag Guru Amar Das

ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥

Bin Sabadhai Mail N Outharai Mar Janmehi Hoe Khuaar ||

Without the Shabad, this pollution is not washed off; through the cycle of death and rebirth, they waste away in misery.

ਸਿਰੀਰਾਗੁ (ਮਃ ੩) (੪੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੭

Sri Raag Guru Amar Das

ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥

Dhhaathur Baajee Palach Rehae Naa Ouravaar N Paar ||3||

Engrossed in this transitory drama, they are not at home in either this world or the next. ||3||

ਸਿਰੀਰਾਗੁ (ਮਃ ੩) (੪੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੮

Sri Raag Guru Amar Das

ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥

Guramukh Jap Thap Sanjamee Har Kai Naam Pjaar ||

For the Gurmukh, the love of the Name of the Lord is chanting, deep meditation and self-discipline.

ਸਿਰੀਰਾਗੁ (ਮਃ ੩) (੪੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੯

Sri Raag Guru Amar Das

ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥

Guramukh Sadhaa Dhhiaaeai Eeak Naam Karathaar ||

The Gurmukh meditates forever on the Name of the One Creator Lord.

ਸਿਰੀਰਾਗੁ (ਮਃ ੩) (੪੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੯

Sri Raag Guru Amar Das

ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥

Naanak Naam Dhhiaaeai Sabhanaa Jeeaa Kaa Aadhaaar ||4||7||40||

O Nanak, meditate on the Naam, the Name of the Lord, the Support of all beings. ||4||7||40||

ਸਿਰੀਰਾਗੁ (ਮਃ ੩) (੪੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੯

Sri Raag Guru Amar Das

ਸ੍ਰੀਰਾਗੁ ਮਹਲਾ ੩ ॥

Sreeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯

ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥

Manamukh Mohi Viaapiaa Bairaag Oudhaasee N Hoe ||

The self-willed manmukhs are engrossed in emotional attachment; they are not balanced or detached.

ਸਿਰੀਰਾਗੁ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੦

Sri Raag Guru Amar Das

ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥

Sabadh N Cheenai Sadhaa Dhukh Har Dharagehi Path Khoe ||

They do not comprehend the Word of the Shabad. They suffer in pain forever, and lose their honor in the Court of the Lord.

ਸਿਰੀਰਾਗੁ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੧

Sri Raag Guru Amar Das

ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥

Houmai Guramukh Khoeai Naam Rathae Sukh Hoe ||1||

The Gurmukhs shed their ego; attuned to the Naam, they find peace. ||1||

ਸਿਰੀਰਾਗੁ (ਮਃ ੩) (੪੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੧

Sri Raag Guru Amar Das

ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥

Maerae Man Ahinis Poor Rehee Nith Aasaa ||

O my mind, day and night, you are always full of wishful hopes.

ਸਿਰੀਰਾਗੁ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੨

Sri Raag Guru Amar Das

ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥

Sathagur Saev Mohu Parajalai Ghar Hee Maahi Oudhaasaa ||1|| Rehaao ||

Serve the True Guru, and your emotional attachment shall be totally burnt away; remain detached within the home of your heart. ||1||Pause||

ਸਿਰੀਰਾਗੁ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੨

Sri Raag Guru Amar Das

ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥

Guramukh Karam Kamaavai Bigasai Har Bairaag Anandh ||

The Gurmukhs do good deeds and blossom forth; balanced and detached in the Lord, they are in ecstasy.

ਸਿਰੀਰਾਗੁ (ਮਃ ੩) (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੩

Sri Raag Guru Amar Das

ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥

Ahinish Bhagath Karae Dhin Raathee Houmai Maar Nichandh ||

Night and day, they perform devotional worship, day and night; subduing their ego, they are carefree.

ਸਿਰੀਰਾਗੁ (ਮਃ ੩) (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੩

Sri Raag Guru Amar Das

ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥

Vaddai Bhaag Sathasangath Paaee Har Paaeiaa Sehaj Anandh ||2||

By great good fortune, I found the Sat Sangat, the True Congregation; I have found the Lord, with intuitive ease and ecstasy. ||2||

ਸਿਰੀਰਾਗੁ (ਮਃ ੩) (੪੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੪

Sri Raag Guru Amar Das

ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥

So Saadhoo Bairaagee Soee Hiradhai Naam Vasaaee ||

That person is a Holy Saadhu, and a renouncer of the world, whose heart is filled with the Naam.

ਸਿਰੀਰਾਗੁ (ਮਃ ੩) (੪੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੪

Sri Raag Guru Amar Das

ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥

Anthar Laag N Thaamas Moolae Vichahu Aap Gavaaee ||

His inner being is not touched by anger or dark energies at all; he has lost his selfishness and conceit.

ਸਿਰੀਰਾਗੁ (ਮਃ ੩) (੪੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੫

Sri Raag Guru Amar Das

ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥

Naam Nidhhaan Sathaguroo Dhikhaaliaa Har Ras Peeaa Aghaaee ||3||

The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||

ਸਿਰੀਰਾਗੁ (ਮਃ ੩) (੪੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੫

Sri Raag Guru Amar Das

ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥

Jin Kinai Paaeiaa Saadhhasangathee Poorai Bhaag Bairaag ||

Whoever has found it, has done so in the Saadh Sangat, the Company of the Holy. Through perfect good fortune, such balanced detachment is attained.

ਸਿਰੀਰਾਗੁ (ਮਃ ੩) (੪੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੬

Sri Raag Guru Amar Das

ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥

Manamukh Firehi N Jaanehi Sathagur Houmai Andhar Laag ||

The self-willed manmukhs wander around lost, but they do not know the True Guru. They are inwardly attached to egotism.

ਸਿਰੀਰਾਗੁ (ਮਃ ੩) (੪੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੬

Sri Raag Guru Amar Das

ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥

Naanak Sabadh Rathae Har Naam Rangaaeae Bin Bhai Kaehee Laag ||4||8||41||

O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||

ਸਿਰੀਰਾਗੁ (ਮਃ ੩) (੪੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੭

Sri Raag Guru Amar Das

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯

ਘਰ ਹੀ ਸਉਦਾ ਪਾਈਐ ਅੰਤਰਿ ਸਭ ਵਸੁ ਹੋਇ ॥

Ghar Hee Soudhaa Paaeeai Anthar Sabh Vathh Hoe ||

Within the home of your own inner being, the merchandise is obtained. All commodities are within.

ਸਿਰੀਰਾਗੁ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੮

Sri Raag Guru Amar Das

ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥

Khin Khin Naam Samaaleeai Guramukh Paavai Koe ||

Each and every moment, dwell on the Naam, the Name of the Lord; the Gurmukhs obtain it.

ਸਿਰੀਰਾਗੁ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੮

Sri Raag Guru Amar Das

ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥

Naam Nidhhaan Akhutt Hai Vaddabhaag Paraapath Hoe ||1||

The Treasure of the Naam is inexhaustible. By great good fortune, it is obtained. ||1||

ਸਿਰੀਰਾਗੁ (ਮਃ ੩) (੪੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੯

Sri Raag Guru Amar Das

ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥

Maerae Man Thaj Nindhhaa Houmai Ahankaar ||

O my mind, give up slander, egotism and arrogance.

ਸਿਰੀਰਾਗੁ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੯ ਪੰ. ੧੯

Sri Raag Guru Amar Das